

 Print Page

Sri Guru Granth Sahib

Displaying 875 of

ਪਾਂਡੇ ਤੁਮਰਾ ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ ॥

Paanddae Thumaraa Raamachandh So Bhee Aavath Dhaekhiaa Thhaa ||

O Pandit, I saw your Raam Chand coming too

ਗੋਂਡ (ਭ. ਨਾਮਦੇਵ) (੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧

Raag Bilaaval Gond Bhagat Namdev

ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਇ ਗਵਾਈ ਥੀ ॥੩॥

Raavan Saethee Sarabar Hooe Ghar Kee Joe Gavaaee Thhee ||3||

; he lost his wife, fighting a war against Raawan. ||3||

ਗੋਂਡ (ਭ. ਨਾਮਦੇਵ) (੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧

Raag Bilaaval Gond Bhagat Namdev

ਹਿੰਦੂ ਅੰਨ੍ਹਾ ਤੁਰਕੂ ਕਾਣਾ ॥

Hindhoo Annhaa Thurakoo Kaanaa ||

The Hindu is sightless; the Muslim has only one eye.

ਗੋਂਡ (ਭ. ਨਾਮਦੇਵ) (੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੨

Raag Bilaaval Gond Bhagat Namdev

ਦੁਹਾਂ ਤੇ ਗਿਆਨੀ ਸਿਆਣਾ ॥

Dhuhaan Thae Giaanee Siaanaa ||

The spiritual teacher is wiser than both of them.

ਗੋਂਡ (ਭ. ਨਾਮਦੇਵ) (੭) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੨

Raag Bilaaval Gond Bhagat Namdev

ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥

Hindhoo Poojai Dhaehuraa Musalamaan Maseeth ||

The Hindu worships at the temple, the Muslim at the mosque.

ਗੋਂਡ (ਭ. ਨਾਮਦੇਵ) (੭) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੩

Raag Bilaaval Gond Bhagat Namdev

ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥੪॥੩॥੭॥

Naamae Soee Saeviaa Jeh Dhaehuraa N Maseeth ||4||3||7||

Naam Dayv serves that Lord, who is not limited to either the temple or the mosque. ||4||3||7||

ਗੋਂਡ (ਭ. ਨਾਮਦੇਵ) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੩

Raag Bilaaval Gond Bhagat Namdev

ਰਾਗੁ ਗੋਂਡ ਬਾਣੀ ਰਵਿਦਾਸ ਜੀਉ ਕੀ ਘਰੁ ੨

Raag Gonadd Baanee Ravidhaas Jeeo Kee Ghar 2

Raag Gond, The Word Of Ravi Daas Jee, Second House:

ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫

ਮੁਕੰਦ ਮੁਕੰਦ ਜਪਹੁ ਸੰਸਾਰ ॥

Mukandh Mukandh Japahu Sansaar ||

Meditate on the Lord Mukanday, the Liberator, O people of the world.

ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫

Raag Gond Bhagat Ravidas

ਬਿਨੁ ਮੁਕੰਦ ਤਨੁ ਹੋਇ ਅਉਹਾਰ ॥

Bin Mukandh Than Hoe Aouhaar ||

Without Mukanday, the body shall be reduced to ashes.

ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫

Raag Gond Bhagat Ravidas

ਸੋਈ ਮੁਕੰਦੁ ਮੁਕਤਿ ਕਾ ਦਾਤਾ ॥

Soee Mukandh Mukath Kaa Dhaathaa ||

Mukanday is the Giver of liberation.

ਗੋਂਡ (ਭ. ਰਵਿਦਾਸ) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫

Raag Gond Bhagat Ravidas

ਸੋਈ ਮੁਕੰਦੁ ਹਮਰਾ ਪਿਤ ਮਾਤਾ ॥੧॥

Soee Mukandh Hamaraa Pith Maathaa ||1||

Mukanday is my father and mother. ||1||

ਗੋਂਡ (ਭ. ਰਵਿਦਾਸ) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੮੭੫ ਪੰ. ੫

Raag Gond Bhagat Ravidas

ਜੀਵਤ ਮੁਕੰਦੇ ਮਰਤ ਮੁਕੰਦੇ ॥

Jeevath Mukandhae Marath Mukandhae ||

Meditate on Mukanday in life, and meditate on Mukanday in death.

ਗੋਂਡ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੬

Raag Gond Bhagat Ravidas

ਤਾ ਕੇ ਸੇਵਕ ਕਉ ਸਦਾ ਅਨੰਦੇ ॥੧॥ ਰਹਾਉ ॥

Thaa Kae Saevak Ko Sadhaa Anandhae ||1|| Rehaao ||

His servant is blissful forever. ||1||Pause||

ਗੋਂਡ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੬

Raag Gond Bhagat Ravidas

ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥

Mukandh Mukandh Hamaarae Praanan ||

The Lord, Mukanday, is my breath of life.

ਗੋਂਡ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੭

Raag Gond Bhagat Ravidas

ਜਪਿ ਮੁਕੰਦ ਮਸਤਕਿ ਨੀਸਾਨੰ ॥

Jap Mukandh Masathak Neesaanan ||

Meditating on Mukanday, one's forehead will bear the Lord's insignia of approval.

ਗੋਂਡ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੭

Raag Gond Bhagat Ravidas

ਸੇਵ ਮੁਕੰਦ ਕਰੈ ਬੈਰਾਗੀ ॥

Saev Mukandh Karai Bairaagee ||

The renunciate serves Mukanday.

ਗੋਂਡ (ਭ. ਰਵਿਦਾਸ) (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੭

Raag Gond Bhagat Ravidas

ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥੨॥

Soee Mukandh Dhurabal Dhhan Laadhhee ||2||

Mukanday is the wealth of the poor and forlorn. ||2||

ਗੋਂਡ (ਭ. ਰਵਿਦਾਸ) (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੭

Raag Gond Bhagat Ravidas

ਏਕੁ ਮੁਕੰਦੁ ਕਰੈ ਉਪਕਾਰੁ ॥

Eaek Mukandh Karai Oupakaar ||

When the One Liberator does me a favor,

ਗੋਂਡ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੮

Raag Gond Bhagat Ravidas

ਹਮਰਾ ਕਹਾ ਕਰੈ ਸੰਸਾਰੁ ॥

Hamaraa Kehaa Karai Sansaar ||

Then what can the world do to me?

ਗੋਂਡ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੮

Raag Gond Bhagat Ravidas

ਮੇਟੀ ਜਾਤਿ ਹੁਏ ਦਰਬਾਰਿ ॥

Maettee Jaath Hooeae Dharabaar ||

Erasing my social status, I have entered His Court.

ਗੋਂਡ (ਭ. ਰਵਿਦਾਸ) (੧) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੮

Raag Gond Bhagat Ravidas

ਤੁਹੀ ਮੁਕੰਦ ਜੋਗ ਜੁਗ ਤਾਰਿ ॥੩॥

Thuhee Mukandh Jog Jug Thaar ||3||

You, Mukanday, are potent throughout the four ages. ||3||

ਗੋਂਡ (ਭ. ਰਵਿਦਾਸ) (੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੯

Raag Gond Bhagat Ravidas

ਉਪਜਿਓ ਗਿਆਨੁ ਹੂਆ ਪਰਗਾਸ ॥

Oupajiou Giaan Hooaa Paragaas ||

Spiritual wisdom has welled up, and I have been enlightened.

ਗੋਂਡ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੯

Raag Gond Bhagat Ravidas

ਕਰਿ ਕਿਰਪਾ ਲੀਨੇ ਕੀਟ ਦਾਸ ॥

Kar Kirapaa Leenae Keett Dhaas ||

In His Mercy, the Lord has made this worm His slave.

ਗੋਂਡ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੯

Raag Gond Bhagat Ravidas

ਕਹੁ ਰਵਿਦਾਸ ਅਬ ਤ੍ਰਿਸਨਾ ਚੁਕੀ ॥

Kahu Ravidhaas Ab Thrisanaa Chookee ||

Says Ravi Daas, now my thirst is quenched;

ਗੋਂਡ (ਭ. ਰਵਿਦਾਸ) (੧) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੦

Raag Gond Bhagat Ravidas

ਜਪਿ ਮੁਕੰਦ ਸੇਵਾ ਤਾਹੂ ਕੀ ॥੪॥੧॥

Jap Mukandh Saevaa Thaahoo Kee ||4||1||

I meditate on Mukanday the Liberator, and I serve Him. ||4||1||

ਗੋਂਡ (ਭ. ਰਵਿਦਾਸ) (੧) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੦

Raag Gond Bhagat Ravidas

ਗੋਂਡ ॥

Gonadd ॥

Gond:

ਗੋਂਡ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੮੭੫

ਜੇ ਓਹੁ ਅਠਸਠਿ ਤੀਰਥ ਨ੍ਹਾਵੈ ॥

Jae Ouhu Athasath Theerathh Nhaavai ॥

Someone may bathe at the sixty-eight sacred shrines of pilgrimage,

ਗੋਂਡ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੧

Raag Gond Bhagat Ravidas

ਜੇ ਓਹੁ ਦੁਆਦਸ ਸਿਲਾ ਪੂਜਾਵੈ ॥

Jae Ouhu Dhuaadhas Silaa Poojaavai ॥

And worship the twelve Shiva-lingam stones,

ਗੋਂਡ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੧

Raag Gond Bhagat Ravidas

ਜੇ ਓਹੁ ਕੂਪ ਤਟਾ ਦੇਵਾਵੈ ॥

Jae Ouhu Koop Thattaa Dhaevaavai ॥

And dig wells and pools,

ਗੋਂਡ (ਭ. ਰਵਿਦਾਸ) (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੧

Raag Gond Bhagat Ravidas

ਕਰੈ ਨਿੰਦ ਸਭ ਬਿਰਥਾ ਜਾਵੈ ॥੧॥

Karai Nindh Sabh Birathhaa Jaavai ॥1॥

But if he indulges in slander, then all of this is useless. ॥1॥

ਗੋਂਡ (ਭ. ਰਵਿਦਾਸ) (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੧

Raag Gond Bhagat Ravidas

ਸਾਧ ਕਾ ਨਿੰਦਕੁ ਕੈਸੇ ਤਰੈ ॥

Saadhh Kaa Nindhak Kaisae Tharai ॥

How can the slanderer of the Holy Saints be saved?

ਗੋਂਡ (ਭ. ਰਵਿਦਾਸ) (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੨

Raag Gond Bhagat Ravidas

ਸਰਪਰ ਜਾਨਹੁ ਨਰਕ ਹੀ ਪਰੈ ॥੧॥ ਰਹਾਉ ॥

Sarapar Jaanahu Narak Hee Parai ॥1॥ Rehaao ॥

Know for certain, that he shall go to hell. ॥1॥Pause॥

ਗੋਂਡ (ਭ. ਰਵਿਦਾਸ) (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੨

Raag Gond Bhagat Ravidas

ਜੇ ਓਹੁ ਗ੍ਰਹਨ ਕਰੈ ਕੁਲਖੇਤਿ ॥

Jae Ouhu Grehan Karai Kulakhaeth ॥

Someone may bathe at Kuruk-shaytra during a solar eclipse,

ਗੋਂਡ (ਭ. ਰਵਿਦਾਸ) (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੩

Raag Gond Bhagat Ravidas

ਅਰਪੈ ਨਾਰਿ ਸੀਗਾਰ ਸਮੇਤਿ ॥

Arapai Naar Seegaar Samaeth ॥

And give his decorated wife in offering,

ਗੋਂਡ (ਭ. ਰਵਿਦਾਸ) (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੩

Raag Gond Bhagat Ravidas

ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥

Sagalee Sinmrith Sravanee Sunai ॥

And listen to all the Simritees,

ਗੋਂਡ (ਭ. ਰਵਿਦਾਸ) (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੩

Raag Gond Bhagat Ravidas

ਕਰੈ ਨਿੰਦ ਕਵਨੈ ਨਹੀ ਗੁਨੈ ॥੨॥

Karai Nindh Kavanai Nehee Gunai ॥2॥

But if he indulges in slander, these are of no account. ॥2॥

ਗੋਂਡ (ਭ. ਰਵਿਦਾਸ) (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੪

Raag Gond Bhagat Ravidas

ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥

Jae Ouhu Anik Prasaadh Karaavai ॥

Someone may give countless feasts,

ਗੋਂਡ (ਭ. ਰਵਿਦਾਸ) (੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੪

Raag Gond Bhagat Ravidas

ਭੂਮਿ ਦਾਨ ਸੋਭਾ ਮੰਡਪਿ ਪਾਵੈ ॥

Bhoom Dhaan Sobhaa Manddap Paavai ॥

And donate land, and build splendid buildings;

ਗੋਂਡ (ਭ. ਰਵਿਦਾਸ) (੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੪

Raag Gond Bhagat Ravidas

ਅਪਨਾ ਬਿਗਾਰਿ ਬਿਰਾਂਨਾ ਸਾਂਚੈ ॥

Apanaa Bigaar Biraannaa Saandtai ॥

He may neglect his own affairs to work for others,

ਗੋਂਡ (ਭ. ਰਵਿਦਾਸ) (੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੫

Raag Gond Bhagat Ravidas

ਕਰੈ ਨਿੰਦ ਬਹੁ ਜੋਨੀ ਹਾਂਦੈ ॥੩॥

Karai Nindh Bahu Jonee Haandtai ||3||

But if he indulges in slander, he shall wander in countless incarnations. ||3||

ਗੋਂਡ (ਭ. ਰਵਿਦਾਸ) (੨) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੫

Raag Gond Bhagat Ravidas

ਨਿੰਦਾ ਕਹਾ ਕਰਹੁ ਸੰਸਾਰਾ ॥

Nindhaa Kehaa Karahu Sansaaraa ||

Why do you indulge in slander, O people of the world?

ਗੋਂਡ (ਭ. ਰਵਿਦਾਸ) (੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੫

Raag Gond Bhagat Ravidas

ਨਿੰਦਕ ਕਾ ਪਰਗਟਿ ਪਾਹਾਰਾ ॥

Nindhak Kaa Paragatt Paahaaraa ||

The emptiness of the slanderer is soon exposed.

ਗੋਂਡ (ਭ. ਰਵਿਦਾਸ) (੨) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੫

Raag Gond Bhagat Ravidas

ਨਿੰਦਕੁ ਸੋਧਿ ਸਾਧਿ ਬੀਚਾਰਿਆ ॥

Nindhak Sodhh Saadhh Beechaariaa ||

I have thought, and determined the fate of the slanderer.

ਗੋਂਡ (ਭ. ਰਵਿਦਾਸ) (੨) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੬

Raag Gond Bhagat Ravidas

ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥੪॥੨॥੧੧॥੭॥੨॥੪੯॥ ਜੋਤੁ ॥

Kahu Ravidhaas Paapee Narak Sidhhaariaa ||4||2||11||7||2||49|| Jorr ||

Says Ravi Daas, he is a sinner; he shall go to hell. ||4||2||11||7||2||49|| Total||

ਗੋਂਡ (ਭ. ਰਵਿਦਾਸ) (੨) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੮੭੫ ਪੰ. ੧੬

Raag Gond Bhagat Ravidas